


ਜਨਤਕ ਸੁਣਵਾਈਆਂ

ਹਾਲਾਂਕਿ ਕਮੇਟੀ ਆਮ ਤੌਰ 'ਤੇ ਪ੍ਰਾਂਤ ਦੇ ਭਾਈਚਾਰਿਆਂ ਦਾ ਦੌਰਾ ਕਰਦੀ ਹੈ, ਪਰ ਕੋਵਿਡ-19 ਮਹਾਂਮਾਰੀ ਦੇ ਕਾਰਨ, ਇਸ ਸਾਲ ਸਾਰੀਆਂ ਜਨਤਕ ਸੁਣਵਾਈਆਂ ਵੀਡੀਓ/ਟੈਲੀਕੋਨਫਰੰਸ ਦੁਆਰਾ ਕੀਤੀਆਂ ਜਾ ਰਹੀਆਂ ਹਨ।

ਜਨਤਕ ਸੁਣਵਾਈਆਂ ਜੂਨ ਦੇ ਮਹੀਨੇ ਦੇ ਦੌਰਾਨ ਹੋਣਗੀਆਂ ਅਤੇ ਬੀਮ ਦੇ ਅਧਾਰ 'ਤੇ ਆਯੋਜਿਤ ਕੀਤੀਆਂ ਜਾਣਗੀਆਂ। ਪੇਸ਼ਕਰਤਾਵਾਂ ਨੂੰ ਛੋਟੇ ਪੈਨਲਾਂ ਵਿੱਚ ਵੰਡਿਆ ਜਾਵੇਗਾ।

ਕਮੇਟੀ ਅੱਗੇ ਪੇਸ਼ ਕਰਨ ਵਿੱਚ ਦਿਲਚਸਪੀ ਰੱਖਣ ਵਾਲੇ ਬ੍ਰਿਟਿਸ਼ ਕੋਲੰਬੀਅਨ ਐਨਲਾਈਨ ਜਾਂ ਸੰਸਦੀ ਕਮੇਟੀਆਂ ਦੇ ਦਫਤਰ ਨੂੰ **1.877.428.8337** 'ਤੇ ਕਾਲ ਕਰਕੇ ਰਜਿਸਟਰ ਕਰ ਸਕਦੇ ਹਨ। ਸਟਾਫ ਮਈ ਦੇ ਅਖੀਰ ਵਿੱਚ ਪਰੈਜ਼ੇਨਟੇਸ਼ਨ ਦੀਆਂ ਤਰੀਕਾਂ ਅਤੇ ਸਮਿਆਂ ਲਈ ਫਾਲੋ-ਅਪ ਕਰੇਗਾ।



ਟਾਈਮਲਾਈਨ

- **6 ਮਈ**
ਜਨਤਕ ਸੁਣਵਾਈਆਂ ਲਈ ਰਜਿਸਟ੍ਰੇਸ਼ਨ ਖੁੱਲੇਗੀ
- **21 ਮਈ**
ਜਨਤਕ ਸੁਣਵਾਈਆਂ ਲਈ ਰਜਿਸਟ੍ਰੇਸ਼ਨ ਬੰਦ ਹੋਵੇਗੀ
- **1 ਜੂਨ**
ਵਿੱਤ ਮੰਤਰੀ ਬਜਟ ਕੰਸਲਟੇਸ਼ਨ ਦੇ ਕਾਗਜ਼ ਜਾਰੀ ਕਰਦੇ ਹਨ
ਕੰਸਲਟੇਸ਼ਨ ਖੁੱਲ੍ਹਦੀ ਹੈ
- **26 ਜੂਨ**
ਕੰਸਲਟੇਸ਼ਨ ਬੰਦ ਹੁੰਦਾ ਹੈ: ਸਾਰੇ ਇੰਨਪੁਟ ਲਈ ਡੈੱਡਲਾਈਨ
- **ਜੁਲਾਈ**
ਕਮੇਟੀ ਇੰਨਪੁਟ ਦੀ ਸਮੀਖਿਆ ਕਰਦੀ ਹੈ
- **ਅਗਸਤ**
ਕਮੇਟੀ ਸਿਫਾਰਸ਼ਾਂ ਨਾਲ ਰਿਪੋਰਟ ਜਾਰੀ ਕਰਦੀ ਹੈ
- **ਫਰਵਰੀ ਦੇ ਤੀਜੇ ਮੰਗਲਵਾਰ**
2021 ਬਜਟ ਪੇਸ਼ ਕੀਤਾ ਗਿਆ

ਵਿੱਤ ਅਤੇ ਸਰਕਾਰੀ ਸੇਵਾਵਾਂ 'ਤੇ ਸਿਲੈਕਟ ਸਟੈਂਡਿੰਗ ਕਮੇਟੀ

ਫੋਨ: 250.356.2933 ਜਾਂ
ਬੀਸੀ ਵਿੱਚ ਟੈਲ-ਫ੍ਰੀ 1.877.428.8337

ਈਮੇਲ: FinanceCommittee@leg.bc.ca
ਵੈੱਬ: bcleg.ca/FGSbudget

- Facebook: @ਲੈਜਿਸਲੇਟਿਵਅਸੈਂਬਲੀਬੀਸੀ
- Twitter: @ਬੀਸੀਲੈਜਿਸਲੇਚਰ
- Instagram: @ਬੀਸੀਲੈਜਿਸਲੇਚਰ

ਤੁਹਾਡੇ ਵਿਚਾਰ

ਕੀ ਹਨ?

2021 ਬੀਸੀ ਬਜਟ ਕੰਸਲਟੇਸ਼ਨ

ਸਿਹਤ?



ਸਿੱਖਿਆ?



ਆਰਥਕ ਵਿਕਾਸ?



ਵਾਤਾਵਰਣ?



ਰਿਹਾਇਸ਼?



ਸੋਸ਼ਲ ਸਰਵਿਸਿਜ਼?



ਜਨਤਕ ਸੁਰੱਖਿਆ?



...?



ਬ੍ਰਿਟਿਸ਼ ਕੋਲੰਬੀਆ ਦੀ
ਲੈਜਿਸਲੇਟਿਵ ਅਸੈਂਬਲੀ

ਵਿੱਤ ਅਤੇ ਸਰਕਾਰੀ ਸੇਵਾਵਾਂ 'ਤੇ ਸਿਲੈਕਟ ਸਟੈਂਡਿੰਗ ਕਮੇਟੀ

ਵਿੱਤ ਅਤੇ ਸਰਕਾਰੀ ਸੇਵਾਵਾਂ 'ਤੇ ਸਿਲੈਕਟ ਸਟੈਂਡਿੰਗ ਕਮੇਟੀ ਕੀ ਹੈ?

ਵਿੱਤ ਅਤੇ ਸਰਕਾਰੀ ਸੇਵਾਵਾਂ 'ਤੇ ਸਿਲੈਕਟ ਸਟੈਂਡਿੰਗ ਕਮੇਟੀ, ਵਿਧਾਨ ਸਭਾ ਦੀ ਤਰਫੋਂ ਕੰਮ ਕਰਨ ਲਈ ਸਥਾਪਤ ਦਸ ਸਥਾਈ ਸੰਸਦੀ ਕਮੇਟੀਆਂ ਵਿੱਚੋਂ ਇੱਕ ਹੈ। ਇਸ ਸਮੇਂ ਇਹ ਸਰਕਾਰ ਅਤੇ ਅਧਿਕਾਰਤ ਵਿਰੋਧੀ ਧਿਰ ਦੇ ਸੱਤ ਵਿਧਾਇਕਾਂ ਨਾਲ ਬਣੀ ਹੋਈ ਹੈ।

ਕਮੇਟੀ ਨੂੰ ਬਜਟ ਟ੍ਰਾਂਸਪੇਰੈਂਸੀ ਅੰਡ ਅਕਾਊਂਟੇਬਿਲਟੀ ਐਕਟ (Budget Transparency and Accountability Act) ਦੁਆਰਾ ਬਜਟ ਸਲਾਹ-ਮਸ਼ਵਰਾ ਕਰਨ ਅਤੇ ਨਤੀਜਿਆਂ ਬਾਰੇ ਰਿਪੋਰਟ ਕਰਨ ਲਈ ਮੈਂਡੇਟ ਕੀਤਾ ਜਾਂਦਾ ਹੈ।

ਇਸ ਐਕਟ ਵਿੱਚ ਵਿੱਤ ਮੰਤਰੀ ਨੂੰ ਬਜਟ ਕੰਸਲਟੇਸ਼ਨ ਕਾਗਜ਼ ਜਾਰੀ ਕਰਨ ਦੀ ਵੀ ਲੋੜ ਹੁੰਦੀ ਹੈ, ਜੋ ਕਮੇਟੀ ਨੂੰ ਭੇਜਿਆ ਜਾਂਦਾ ਹੈ। ਪੇਪਰ ਮੁੱਖ ਮੁੱਦਿਆਂ ਦੀ ਅਤੇ ਬਿ੍ਟਿਸ਼ ਕੋਲੰਬੀਅਨ ਕਿਵੇਂ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਨ ਬਾਰੇ ਰੁਪਰੇਖਾ ਦਿੰਦਾ ਹੈ।

ਅਗਲੇ ਸੂਬਾਈ ਬਜਟ ਵਿੱਚ ਆਪਣੀ ਗੱਲ ਅੱਗੇ ਰੱਖਣ ਲਈ ਇਹ ਤੁਹਾਡੇ ਲਈ ਇੱਕ ਮੌਕਾ ਹੈ।

ਕੀ ਤੁਹਾਡੇ ਕੋਲ ਬੀਸੀ ਨੂੰ ਰਹਿਣ ਲਈ ਬਿਹਤਰ ਜਗ੍ਹਾ ਬਣਾਉਣ ਵਿੱਚ ਮਦਦ ਲਈ ਵਿਚਾਰ ਹਨ?

ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਕਿਹੜੇ ਮਸਲੇ ਪ੍ਰਭਾਵਤ ਕਰਦੇ ਹਨ?




ਤੁਸੀਂ ਕੀ ਸੋਚਦੇ ਹੋ ਕਿ ਤਰਜੀਹਾਂ ਕੀ ਹੋਣੀਆਂ ਚਾਹੀਦੀਆਂ ਹੈ?

ਸਾਨੂੰ ਦੱਸੋ ਕਿ ਤੁਸੀਂ ਕੀ ਸੋਚਦੇ ਹੋ। ਇੱਕ ਔਨਲਾਈਨ ਸਰਵੇਖਣ ਤੋਂ ਲੈ ਕੇ ਹੱਥ ਲਿਖਤ ਚਿੱਠੀਆਂ ਤੱਕ, ਬ੍ਰਿਟਿਸ਼ ਕੋਲੰਬੀਅਨਾਂ ਕੋਲ ਅਗਲੇ ਸੂਬਾਈ ਬਜਟ ਵਿੱਚ ਇੰਪੁੱਟ ਪ੍ਰਦਾਨ ਕਰਨ ਦੇ ਬਹੁਤ ਸਾਰੇ ਤਰੀਕੇ ਹਨ। ਕਮੇਟੀ ਨਾਲ ਸਿੱਧੇ ਤੌਰ 'ਤੇ ਗੱਲ ਕਰਨ ਦੇ ਵੀ ਅਵਸਰ ਹਨ।

ਤੁਹਾਡਾ ਇੰਪੁੱਟ ਮਾਅਨੇ ਰੱਖਦਾ ਹੈ!

ਤੁਹਾਡੇ ਵਿਚਾਰ ਅਗਲੇ ਸੂਬਾਈ ਬਜਟ ਲਈ ਕਮੇਟੀ ਦੁਆਰਾ ਕੀਤੀਆਂ ਸਿਫਾਰਸ਼ਾਂ ਬਾਰੇ ਦੱਸਣਗੇ। ਤੁਹਾਡੇ ਇੰਨਪੁੱਟ ਅਤੇ ਕਮੇਟੀ ਦੀਆਂ ਸਿਫਾਰਸ਼ਾਂ ਦਾ ਸਾਰ ਇੱਕ ਰਿਪੋਰਟ ਵਿੱਚ ਦਿੱਤਾ ਜਾਵੇਗਾ ਜੋ ਜਨਤਕ ਤੌਰ ਤੇ ਅਗਸਤ ਵਿੱਚ ਜਾਰੀ ਕੀਤੀ ਜਾਏਗੀ। ਅਗਲਾ ਸੂਬਾਈ ਬਜਟ ਫਰਵਰੀ 2021 ਦੇ ਤੀਜੇ ਮੰਗਲਵਾਰ ਨੂੰ ਪੇਸ਼ ਕੀਤਾ ਜਾਵੇਗਾ।

ਹਿੱਸਾ ਕਿਵੇਂ ਲੈਣਾ ਹੈ

-  ਜਨਤਕ ਸੁਣਵਾਈ ਤੇ ਬੋਲੋ
-  ਲਿਖਤੀ ਟਿੱਪਣੀਆਂ ਪ੍ਰਦਾਨ ਕਰੋ
-  ਔਨਲਾਈਨ ਸਰਵੇਖਣ ਭਰੋ

ਜਨਤਕ ਸੁਣਵਾਈਆਂ ਲਈ ਔਨਲਾਈਨ ਰਜਿਸਟ੍ਰੇਸ਼ਨ 6 ਮਈ ਨੂੰ ਖੁੱਲੇਗੀ ਅਤੇ 21 ਮਈ ਨੂੰ ਬੰਦ ਹੋਏਗੀ। ਸਾਰੀਆਂ ਜਨਤਕ ਸੁਣਵਾਈਆਂ ਵੀਡੀਓ/ਟੈਲੀਕੋਨਫਰੰਸ ਦੁਆਰਾ ਕੀਤੀ ਜਾਣਗੀਆਂ ਅਤੇ ਅਨੁਵਾਦਕ ਸੇਵਾਵਾਂ ਉਪਲਬਧ ਹਨ।

ਲਿਖਤੀ ਟਿੱਪਣੀਆਂ ਪ੍ਰਦਾਨ ਕਰੋ ਜਾਂ 1 ਜੂਨ, 2020 ਤੋਂ ਸ਼ੁਰੂ ਹੋਣ ਵਾਲੇ ਔਨਲਾਈਨ ਸਰਵੇਖਣ ਨੂੰ ਭਰੋ: bcleg.ca/FGSbudget

ਲਿਖਤੀ ਟਿੱਪਣੀਆਂ ਨੂੰ ਡਾਕ ਦੁਆਰਾ ਇੱਥੇ ਭੇਜਿਆ ਜਾ ਸਕਦਾ ਹੈ:

Select Standing Committee on Finance and Government Services
Room 224, Parliament Buildings
Victoria, BC V8V 1X4

ਸਾਰੇ ਇੰਨਪੁੱਟ ਲਈ ਆਖਰੀ ਤਰੀਕ 26 ਜੂਨ, 2020 ਹੈ।

ਹਿੱਸਾ ਲੈਣ ਦੇ ਤਰੀਕੇ ਬਾਰੇ ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ

bcleg.ca/FGSbudget ਤੇ ਜਾਓ

ਜੇ ਤੁਹਾਨੂੰ ਸਹਾਇਤਾ ਦੀ ਜ਼ਰੂਰਤ ਹੈ ਜਾਂ ਵਧੇਰੇ ਭਾਗੀਦਾਰੀ ਵਿਕਲਪ ਚਾਹੁੰਦੇ ਹੋ, ਤਾਂ ਕਿਰਪਾ ਕਰਕੇ ਸੰਸਦੀ ਕਮੇਟੀਆਂ ਦੇ ਦਫਤਰ ਨਾਲ **1.877.428.8337** 'ਤੇ ਜਾਂ FinanceCommittee@leg.bc.ca 'ਤੇ ਸੰਪਰਕ ਕਰੋ।